



**ਦਫਤਰ ਜਿਲਾ ਮੈਜਿਸਟਰੇਟ, ਜਲੰਧਰ**  
Office of the District Magistrate  
Jalandhar (Punjab)

No. ....  
Date .....

Phone :0181-2224783(O)  
:0181-2459664(R)  
Fax :0181-2224727  
Email: dc.jal@punjabmail.gov.in

**ਹੁਕਮ**

ਜਦੋਂ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ) ਵਲੋਂ ਕੋਵੀਡ-19 ਨੂੰ ਪਹਿਲਾਂ ਹੀ ਮਹਾਂਮਾਰੀ ਘੋਸ਼ਿਤ ਕੀਤਾ ਜਾ ਚੁਕਾ ਹੈ ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਵਲੋਂ ਵੀ ਕੋਵੀਡ - 19 ਮਹਾਂਮਾਰੀ ਨੂੰ ਦੇਸ਼ ਲਈ ਖਤਰਾ ਮੰਨਦੇ ਹੋਏ ਪੂਰੇ ਦੇਸ਼ ਵਿੱਚ ਤਾਲਾਬੰਦੀ (ਲਾਕਡਾਊਨ) ਦਾ ਐਲਾਨ ਕੀਤਾ ਜਾ ਚੁੱਕਾ ਹੈ। ਕੋਵੀਡ-19 ਮਹਾਂਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ National Disaster Management Act, 2005, ਅਤੇ Epidemic Diseases Act, 1897 ਪਹਿਲਾਂ ਹੀ ਇਨਵੇਕ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਇਸ ਦਫਤਰ ਦੇ ਪੱਤਰ ਨੰ 3062-85/ਐਮ.ਸੀ.4/ਐਮ.ਏ ਮਿਤੀ 23-03-2020 ਰਾਂਹੀ ਜਿਲ੍ਹਾ ਜਲੰਧਰ ਵਿੱਚ ਕਰਫਿਊ ਲਾਗੂ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ।

ਜਿਵੇਂ ਕਿ ਜਲੰਧਰ ਵਿੱਚ ਮਕਸੂਦਾਂ ਮੰਡੀ ਸੱਭ ਤੋਂ ਵੱਡੀ ਮੰਡੀ ਦੇ ਤੌਰ ਤੇ ਕੰਮ ਕਰ ਰਹੀ ਹੈ। ਭਾਵੇਂ ਕਿ ਇਸ ਦਫਤਰ ਦੇ ਪੱਤਰ ਨੰ. 4904-15/ਐਮ.ਸੀ.4/ਐਮ.ਏ ਮਿਤੀ- 01.04.2020 (ਨਾਲ ਨੱਥੀ) ਰਾਂਹੀ ਮਕਸੂਦਾਂ ਮੰਡੀ ਨੂੰ ਮੈਨੇਜ ਕਰਨ ਲਈ ਇੱਕ ਕਮੇਟੀ ਬਣਾਈ ਗਈ ਸੀ ਜੋ ਕਿ ਆਪਣੇ ਵਲੋਂ ਮੰਡੀ ਵਿੱਚ ਭੀੜ ਘਟਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਕਮੇਟੀ ਦੀ ਮਿਹਨਤ ਨਾਲ ਮੰਡੀ ਵਿੱਚ ਕਾਫੀ ਹੱਦ ਤੱਕ ਭੀੜ ਘੱਟੀ ਹੈ। ਪਰੰਤੂ ਫਿਰ ਵੀ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਸਬਜੀ ਮੰਡੀ ਦੇ ਵਿੱਚ ਭੀੜ ਦੇ ਨਾਲ ਲਾਗ ਲਗਣ ਦੇ ਕੇਸ ਸਾਹਮਣੇ ਆਏ ਹਨ ਇਸ ਤੋਂ ਇਹ ਜਾਪਦਾ ਹੈ ਕਿ ਮਕਸੂਦਾਂ ਸਬਜੀ ਮੰਡੀ ਵਿੱਚ ਭੀੜ ਨੂੰ ਹੋਰ ਘਟਾਉਣ ਦੀ ਲੋੜ ਹੈ। ਸਕੱਤਰ, ਮੰਡੀ ਬੋਰਡ, ਚੰਡੀਗੜ੍ਹ ਵਲੋਂ ਵੀ ਉਨ੍ਹਾਂ ਦੇ ਪੱਤਰ ਨੰ. 468-89 ਮਿਤੀ- 03.05.2020 ਰਾਂਹੀ ਜਿਲ੍ਹਾ ਮੰਡੀ ਅਫਸਰ ਨੂੰ ਮੰਡੀ ਦੇ ਬਦਲਵੇਂ ਸਥਾਨ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ।

ਇਸ ਲਈ ਮੈਂ, ਵਰਿੰਦਰ ਕੁਮਾਰ ਸ਼ਰਮਾ, ਆਈ.ਏ.ਐਸ, ਜਿਲ੍ਹਾ ਮੈਜਿਸਟਰੇਟ, ਜਲੰਧਰ, National Disaster Management Act, 2005, ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਾ ਹੋਇਆ ਅਤੇ ਕੋਵੀਡ ਮਹਾਂਮਾਰੀ ਦੇ ਪ੍ਰਕੋਪ ਨੂੰ ਧਿਆਨ ਵਿੱਚ ਰਖਦੇ ਹੋਏ ਮਕਸੂਦਾਂ ਸਬਜੀ ਮੰਡੀ ਵਿੱਚੋਂ ਭੀੜ ਘਟਾਉਣ ਲਈ ਪ੍ਰਤਾਪਪੁਰਾ ਅਨਾਜ ਮੰਡੀ ਨੂੰ ਬਤੌਰ ਬਦਲਵੇਂ ਸਬਜੀ ਮੰਡੀ ਦੇ ਤੌਰ ਤੇ ਵਰਤਣ ਦੇ ਹੁਕਮ ਦਿੰਦਾ ਹਾਂ। ਇਸ ਨਵੀਂ ਮੰਡੀ ਵਿੱਚ ਸੇਸ਼ਲ ਡਿਸਟੈਂਸਿੰਗ ਅਤੇ ਕੋਵੀਡ-19 ਦੇ ਹੋਰ ਸਾਰੇ ਨਿਯਮਾਂ ਨੂੰ ਧਿਆਨ ਵਿੱਚ ਰਖਦੇ ਹੋਏ ਬੋਲੀ ਕਰਨ ਦੀ ਜਿੰਮੇਵਾਰੀ ਕਮੇਟੀ ਦੀ ਹੋਵੇਗੀ। ਕੋਵੀਡ-19 ਤੋਂ ਬਚਾਅ ਸਬੰਧੀ ਸਰਕਾਰ ਵਲੋਂ ਜੋ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਨ੍ਹਾਂ ਦੀ ਪਾਲਣਾ ਕਰਵਾਉਣ ਦੀ ਜਿੰਮੇਵਾਰੀ ਜਿਲ੍ਹਾ ਮੰਡੀ ਅਫਸਰ ਦੀ ਹੋਵੇਗੀ। ਇਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਮਕਸੂਦਾਂ ਸਬਜੀ ਮੰਡੀ ਦੇ ਕਿਸੇ ਵੀ ਆੜਤੀਏ ਨੂੰ ਧੱਕੇ ਨਾਲ ਬਦਲਵੇਂ ਥਾਂ ਤੇ ਜਾਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਜੇ ਆੜਤੀਏ ਵੀਰ ਆਪਣੀ ਮਰਜ਼ੀ ਨਾਲ ਨਵੀਂ ਥਾਂ ਤੇ ਜਾ ਕੇ ਕੰਮ ਕਰਨਾ ਚਾਹਣਗੇ ਉਨ੍ਹਾਂ ਨੂੰ ਇਹ ਮੌਕਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਆਰਜੀ ਤੌਰ ਤੇ ਰਜਿਸਟਰ ਹੋਕੇ ਨਵੇਂ ਆੜਤੀਏ ਸਬਜੀ ਮੰਡੀ ਪ੍ਰਤਾਪਪੁਰਾ ਵਿੱਚ ਕੰਮ ਕਰਨਾ ਚਾਹਣਗੇ ਤਾਂ ਉਨ੍ਹਾਂ ਨੂੰ ਉਤਸਾਹ ਅਤੇ ਕੰਮ ਦੇਣ ਦੀ ਜਿੰਮੇਵਾਰੀ ਜਿਲ੍ਹਾ ਮੰਡੀ ਅਫਸਰ ਦੀ ਹੋਵੇਗੀ। ਕਮੇਟੀ ਨੂੰ ਕਿਹਾ ਜਾਂਦਾ ਹੈ ਕਿ ਉਹ ਵੱਧ ਤੋਂ ਵੱਧ ਆੜਤੀ ਵੀਰਾਂ ਨੂੰ ਇਸ ਨਵੀਂ ਸਬਜੀ ਮੰਡੀ ਦੇ ਵਿੱਚ ਸ਼ਿਫਟ ਕਰਨ ਦੀ ਪ੍ਰੋਤਸਾਹਨ ਕਰਨ ਤਾਂ ਜੋ ਉਨ੍ਹਾਂ ਦੇ ਪਰਿਵਾਰਾਂ ਅਤੇ ਸਬਜੀ ਮੰਡੀ ਵਿੱਚ ਕੰਮ ਕਰਦੇ ਮਜਦੂਰਾਂ ਅਤੇ ਸਬਜੀ ਲੈਕੇ ਆ ਰਹੇ ਕਿਸਾਨਾਂ ਅਤੇ ਰੋਹੜੀ ਵਾਲਿਆਂ ਦੀ ਸਿਹਤ ਦਾ ਵੱਧ ਤੋਂ ਵੱਧ ਧਿਆਨ ਰਖਿਆ ਜਾ ਸਕੇ।



ਜਲੰਧਰ।

ਪਿੱਠ ਅੰਕਣ ਨੰ. 7529-7550 /ਐਮ.ਸੀ.4/ਐਮ.ਏ ਮਿਤੀ- 03.05.2020

ਇਸ ਦਾ ਇਕ ਉਤਾਰਾ ਹੇਠ ਦਰਜ ਨੂੰ ਸੂਚਨਾ ਅਤੇ ਲੋੜੀਂਦੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ-

1. ਮੁੱਖ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ
2. ਪ੍ਰਮੁੱਖ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਚੰਡੀਗੜ੍ਹ, ਪੰਜਾਬ
3. ਕਮਿਸ਼ਨਰ ਜਲੰਧਰ ਮੰਡਲ, ਜਲੰਧਰ
4. ਕਮਿਸ਼ਨਰ ਆਫ ਪੁਲਿਸ ਜਲੰਧਰ
5. ਸੀਨੀਅਰ ਪੁਲਿਸ ਕਪਤਾਨ (ਦਿਹਾਤੀ) ਜਲੰਧਰ
6. ਮੁੱਖ ਕਾਰਜਕਾਰੀ ਅਫਸਰ, ਸਮਾਰਟ ਸਿਟੀ, ਜਲੰਧਰ
7. ਉਪ ਮੰਡਲ ਮੈਜਿਸਟਰੇਟ, ਜਲੰਧਰ-2
8. ਡੀ.ਸੀ.ਪੀ ਇਨਵੇਸਟੀਗੇਸ਼ਨ, ਜਲੰਧਰ
9. ਏ.ਡੀ.ਸੀ.ਪੀ ਜਲੰਧਰ-1
10. ਐਸ.ਪੀ (ਦਿਹਾਤੀ), ਜਲੰਧਰ
11. ਡੀ.ਐਮ, ਵੇਅਰਹਾਊਸ, ਜਲੰਧਰ
12. ਜੀ.ਓ.ਜੀ ਹੈਡ, ਜਲੰਧਰ
13. ਜਿਲ੍ਹਾ ਮੰਡੀ ਅਫਸਰ, ਜਲੰਧਰ
14. ਜਿਲ੍ਹਾ ਲੋਕ ਸਪੱਰਕ ਅਫਸਰ, ਜਲੰਧਰ
15. ਪੀ.ਏ. ਟੂ ਡੀ.ਐਮ, ਸਟੈਨੋ ਟੂ ਏ.ਡੀ.ਐਮ, ਸਟੈਨੋ ਟੂ ਏ.ਸੀ(ਜ), ਸਟੈਨੋ ਟੂ ਏ.ਸੀ(ਸਿ)

ਵ. ਜਿਲ੍ਹਾ ਮੈਜਿਸਟਰੇਟ,  
ਜਲੰਧਰ।